



ਲੀਡਜ਼ ਅਤੇ ਥਾਉਜ਼ੈਂਡ ਆਇਲੈਂਡਜ਼ ਦਾ ਨਗਰ ਖੇਤਰ

www.leeds1000islands.ca

ਇਹ ਨਗਰ ਖੇਤਰ ਫ੍ਰੰਟੇਨੈਕ ਐਕਸਿਸ (Frontenac Axis) - ਜੋ ਕਨੇਡੀਅਨ ਸ਼ੀਲਡ (Canadian Shield) ਨੂੰ ਨਿਊ ਯੋਰਕ ਦੇ ਐਡਿਰੋਨਡੈਕ ਪਰਬਤਾਂ (Adirondack Mountains) ਨਾਲ ਜੋੜਨ ਵਾਲੀ ਇੱਕ ਭੂ-ਵਿਗਿਆਨਕ ਬਣਤਰ ਹੈ - ਦੇ ਆਰ-ਪਾਰ ਫੈਲਿਆ ਹੈ। ਇਹੀ ਕਾਰਨ ਹੈ ਕਿ ਬੇਜੋੜ ਕੁਦਰਤੀ ਖੂਬਸੂਰਤੀ ਇੱਥੋਂ ਦੇ ਮਹਿਮਾਨ ਨਵਾਜ਼ੀ ਦੇ ਉਦਯੋਗ ਦਾ ਕੇਂਦਰ ਬਿੰਦੂ ਹੈ। ਯੂਨੇਸਕੋ ਵੱਲੋਂ ਚੁਣੀ ਗਈ ਥਾ ਫ੍ਰੰਟੇਨੈਕ ਆਰਚ ਬਾਇਓਸਫੀਅਰ ਦਾ ਇੱਕ ਹਿੱਸਾ ਇਸ ਦੀਆਂ ਸੀਮਾਵਾਂ ਦੇ ਅੰਦਰ ਹੈ। ਉੱਚੀ ਨੀਵੀਂ ਧਰਤੀ ਹੋਣ ਦੇ ਬਾਵਜੂਦ ਇੱਥੇ ਗੋਸ਼ਤ, ਡੇਅਰੀ, ਭੇਡਾਂ ਅਤੇ ਨਕਦੀ ਫਸਲਾਂ ਵੱਡੀ ਮਾਤਰਾ ਵਿਚ ਹੁੰਦੀਆਂ ਹਨ। ਇਸ ਉੱਦਮੀ ਨਗਰ ਖੇਤਰ ਵਿਚ ਅਜਿਹੇ ਕਿਸਾਨ ਹਨ ਜੋ ਵਿਦੇਸ਼ੀ ਮਾਰਕੀਟਾਂ ਵਿਚ ਵਧੀਆ ਨਸਲ ਦੇ ਘਰੇਲੂ



ਜਾਨਵਰਾਂ, ਸੁੱਕੇ ਘਾਹ ਅਤੇ, ਇੱਥੋਂ ਤਕ ਕਿ ਗਊਆਂ ਅਤੇ ਬਲਦਾਂ ਦੇ ਫ਼ੀਜ਼ ਕੀਤੇ ਹੋਏ ਭਰੂਣ ਵੀ ਭੇਜਦੇ ਹਨ। ਇੱਥੇ ਬਣੇ ਮਾਣ ਨਾਲ ਕਿਹਾ ਜਾਂਦਾ ਹੈ ਕਿ ਖੇਤੀ ਬਾੜੀ ਦੇ ਮਾਮਲੇ ਵਿਚ "ਲੀਡਜ਼ ਮੇਢੀ ਹੈ"। ਇਸਦੇ ਇਲਾਵਾ, ਇੱਥੋਂ ਦੇ ਵਧਦੇ-ਫੁਲਦੇ ਭਾਈਚਾਰਿਆਂ ਵਿਚ ਰੌਕਪੋਰਟ (Rockport) ਅਤੇ ਸੀਲੇ (Seeleys) ਦੀ ਖਾੜੀ ਵੀ ਹਨ। ਰੌਕਪੋਰਟ ਬੋਟ ਲਾਈਨ ਦਾ ਘਰ ਰੌਕਪੋਰਟ ਉਹ ਥਾਂ ਹੈ ਜਿੱਥੇ ਇਸ ਨਗਰ ਨੇ ਚੀਨ ਦੇ ਥਾਉਜ਼ੈਂਡ ਆਇਲੈਂਡਜ਼ ਦੇ ਨਾਲ 2009 ਵਿਚ ਦੋਸਤੀ ਦਾ ਸਮਝੌਤਾ ਕੀਤਾ ਸੀ।

ਇਹ ਭਾਈਚਾਰਾ ਜੀਵਨ ਨੂੰ ਲਾਜਵਾਬ ਗੁਣਵੱਤਾ ਪ੍ਰਦਾਨ ਕਰਦਾ ਹੈ ਕਿਉਂਕਿ ਇੱਥੋਂ ਦੇ ਲੋਕ ਇੱਥੇ ਥਾਂ ਤੇ ਰਹਿੰਦੇ ਹਨ, ਕੰਮ ਕਰਦੇ ਹਨ ਅਤੇ ਛੁੱਟੀਆਂ ਮਨਾਉਂਦੇ ਹਨ। ਲੀਡਜ਼ ਅਤੇ ਥਾਉਜ਼ੈਂਡ ਆਇਲੈਂਡਜ਼ ਕੋਲ ਆਨੰਦ ਲੈਣ ਲਈ ਪਾਣੀ ਦੇ ਕੰਢੇ ਵਾਲੇ ਦ੍ਰਿਸ਼ ਅਤੇ ਬਹੁਤ ਸਾਰੀਆਂ ਝੀਲਾਂ ਹਨ। ਇਹ ਨਗਰ ਖੇਤਰ 1,078,641 ਹੈਕਟੇਅਰ ਦੇ ਇਲਾਕੇ ਵਿਚ ਫੈਲਿਆ ਹੋਇਆ ਹੈ ਅਤੇ ਟ੍ਰਾਂਸ-ਕੈਨੇਡੀਅਨ ਰੇਲ ਅਤੇ ਹਾਈਵੇ ਸੜਕਾਂ ਇਸ ਖੇਤਰ ਦੀਆਂ ਸੇਵਾ ਕਰਦੀਆਂ ਹਨ। ਥਾਉਜ਼ੈਂਡ ਆਇਲੈਂਡਜ਼ ਅੰਤਰਰਾਸ਼ਟਰੀ ਪੁਲ ਇਸ ਨਗਰ ਖੇਤਰ ਦੀਆਂ ਸੀਮਾਵਾਂ ਦੇ ਅੰਦਰ ਹੈ ਅਤੇ ਨਿਊ ਯੋਰਕ ਸਟੇਟ ਦੇ ਨਾਲ ਜੋੜਦਾ ਹੈ। ਨਗਰ ਖੇਤਰ ਦਾ ਕਾਫੀ ਵੱਡਾ ਹਿੱਸਾ ਮਸ਼ਹੂਰ ਥਾਉਜ਼ੈਂਡ ਆਇਲੈਂਡਜ਼ ਦੇ ਅੰਦਰ ਹੈ ਅਤੇ ਇਸ ਵਿਚ ਤਕਰੀਬਨ 950 ਟਾਪੂ ਹਨ। ਨਗਰ ਖੇਤਰ ਦੀ ਆਬਾਦੀ 9,277 ਹੈ।

ਕੁੱਲ ਆਬਾਦੀ: 9,465 (Statistics Canada Census 2016)

ਜਨਵਰੀ ਵਿਚ ਔਸਤ ਤਾਪਮਾਨ: -8 °C (27 °F)

ਜੁਲਾਈ ਵਿਚ ਔਸਤ ਤਾਪਮਾਨ: 26 °C (70 °F)

ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow

ਪ੍ਰਤਿ ਵਿਅਕਤੀ ਆਮਦਨੀ: \$87,130

ਔਸਤ ਪਰਿਵਾਰਕ ਆਮਦਨੀ: \$99,629


ਬੇਰੁਜ਼ਗਾਰੀ ਦੀ ਔਸਤ ਦਰ: 5-6 %

ਹਾਈ ਸਕੂਲ ਪਾਸ ਬਾਲਗ ਵਿਅਕਤੀ: 2,495

ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 4,300

2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$1,051

ਔਸਤ 3 ਬੈਡਰੂਮ ਵੱਖ ਬੰਗਲਾ: \$359,319



ਵਧੇਰੇ ਜਾਣਕਾਰੀ:

Steven Potter, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO)

ਲੀਡਜ਼ ਅਤੇ ਥਾਉਜ਼ੈਂਡ ਆਇਲੈਂਡਜ਼ ਦਾ ਨਗਰ ਖੇਤਰ

1233 Prince St. P.O. Box 280, Lansdowne, ON., KOE 1L0 Canada

613-659-2415 / cao@townshipleeds.on.ca



where lifestyle grows good business

www.leedsgrenville.com



Leeds & Grenville IMMIGRATION PARTNERSHIP

www.NewcomersInfo.ca